


County of Fresno
Consolidated Presidential Primary Election
Tuesday, March 3, 2020

Ballot Translation Guides Punjabi



FRESNO ਕਾਉਂਟੀ
ਸੰਯੁਕਤ ਰਾਸ਼ਟਰਪਤੀ ਪਦ ਦੀਆਂ ਪ੍ਰਾਇਮਰੀ ਚੋਣਾਂ
ਮੰਗਲਵਾਰ, ਮਾਰਚ 3, 2020

ਮਤਪੱਤਰ ਅਨੁਵਾਦ ਗਾਈਡ
ਪੰਜਾਬੀ



March 3, 2020

This guide translates all contest names and ballot designations for this election.

Only the contest names and ballot designations that you are eligible to vote on based on your voting precinct will appear on your Official Ballot.

When reviewing your Official Ballot, refer to the corresponding contest names and ballot designations in the Ballot Translation Guide for translations in Punjabi

Mark your vote by filling in the oval for your selections on your Official Ballot only.

ਮਤਪੱਤਰ ਅਨੁਵਾਦ ਗਾਈਡ – ਪੰਜਾਬੀ

ਮਾਰਚ 3, 2020

ਇਹ ਗਾਈਡ ਇਸ ਚੋਣ ਲਈ ਸਾਰੀਆਂ ਚੋਣ-ਪ੍ਰਤੀਯੋਗਤਾਵਾਂ ਦੇ ਨਾਮ ਅਤੇ ਮਤਪੱਤਰ ਅਹੁਦਿਆਂ ਦਾ ਅਨੁਵਾਦ ਕਰਦੀ ਹੈ।

ਤੁਹਾਡੇ ਅਧਿਕਾਰਤ ਮਤਪੱਤਰ 'ਤੇ ਸਿਰਫ ਉਨ੍ਹਾਂ ਚੋਣ-ਪ੍ਰਤੀਯੋਗਤਾਵਾਂ ਦੇ ਨਾਮ ਅਤੇ ਮਤਪੱਤਰ ਅਹੁਦੇ ਦਿਖਾਈ ਦੇਣਗੇ ਜਿਨ੍ਹਾਂ ਨੂੰ ਤੁਸੀਂ ਆਪਣੇ ਵੋਟਿੰਗ ਇਲਾਕੇ ਦੇ ਆਧਾਰ 'ਤੇ ਵੋਟ ਪਾਉਣ ਦੇ ਯੋਗ ਮੰਨਦੇ ਹੋ।

ਆਪਣੇ ਅਧਿਕਾਰਤ ਮਤਪੱਤਰ ਦੀ ਸਮੀਖਿਆ ਕਰਦੇ ਸਮੇਂ, ਪੰਜਾਬੀ ਵਿੱਚ ਅਨੁਵਾਦ ਲਈ ਮਤਪੱਤਰ ਅਨੁਵਾਦ ਗਾਈਡ ਵਿੱਚ ਸਬੰਧਤ ਚੋਣ-ਪ੍ਰਤੀਯੋਗਤਾ ਦੇ ਨਾਮ ਅਤੇ ਮਤਪੱਤਰ ਦੇ ਅਹੁਦੇ ਵੇਖੋ।

ਸਿਰਫ ਆਪਣੇ ਅਧਿਕਾਰਤ ਮਤਪੱਤਰ 'ਤੇ ਆਪਣੀ ਚੋਣ ਲਈ ਓਵਲ ਨੂੰ ਭਰ ਕੇ ਆਪਣੇ ਵੋਟ 'ਤੇ ਨਿਸ਼ਾਨ ਲਗਾਓ।

INSTRUCTIONS TO VOTERS:

1. To vote you must completely darken the oval ● next to your choice. You must use a black or blue pen.
2. If you make a mistake, contact the Elections Office at (559) 600-8683 or ask the election worker at a Vote Center.
3. To vote for a qualified person whose name is not on the ballot, completely darken the oval ● AND write in the qualified name on the write-in line for that race.

VOTE LIKE THIS: ●

ਮਤਦਾਤਾਵਾਂ ਲਈ ਹਿਦਾਇਤਾਂ:

1. ਵੋਟ ਪਾਉਣ ਲਈ, ਤੁਹਾਡਾ ਆਪਣੀ ਪਸੰਦ ਦੇ ਅੱਗੇ ਦਿੱਤੇ ਓਵਲ ● ਨੂੰ ਪੂਰੀ ਤਰ੍ਹਾਂ ਭਰਨਾ ਜ਼ਰੂਰੀ ਹੈ। ਤੁਹਾਡਾ ਇੱਕ ਕਾਲੀ ਜਾਂ ਨੀਲੀ ਸਿਆਹੀ ਵਾਲੇ ਪੈਨ ਦੀ ਵਰਤੋਂ ਕਰਨਾ ਜ਼ਰੂਰੀ ਹੈ।
2. ਜੇ ਤੁਸੀਂ ਕੋਈ ਗ਼ਲਤੀ ਕਰ ਦਿੰਦੇ ਹੋ ਤਾਂ (559) 600-8683 'ਤੇ ਚੋਣ ਦਫ਼ਤਰ ਨਾਲ ਸੰਪਰਕ ਕਰੋ ਜਾਂ ਕਿਸੇ ਵੋਟ ਕੇਂਦਰ 'ਤੇ ਚੋਣ ਅਧਿਕਾਰੀ ਨੂੰ ਪੁੱਛੋ।
3. ਕਿਸੇ ਯੋਗਤਾ ਪ੍ਰਾਪਤ ਵਿਅਕਤੀ ਲਈ ਵੋਟ ਪਾਉਣ ਲਈ, ਜਿਸਦਾ ਨਾਮ ਮਤਪੱਤਰ 'ਤੇ ਮੌਜੂਦ ਨਹੀਂ ਹੈ, ਓਵਲ ● ਨੂੰ ਪੂਰੀ ਤਰ੍ਹਾਂ ਭਰੋ ਅਤੇ ਉਸ ਚੋਣ ਲਈ ਦਿੱਤੀ ਗਈ ਰਾਈਟ-ਇਨ ਲਾਈਨ 'ਤੇ ਯੋਗ ਵਿਅਕਤੀ ਦਾ ਨਾਮ ਲਿਖੋ।

ਇਸ ਤਰ੍ਹਾਂ ਵੋਟ ਪਾਓ: ●

NO PARTY PREFERENCE VOTERS:

Voting for President depends on your party registration. You are registered as a No Party Preference voter. Therefore, the contest of President does not appear on this ballot. If you want to vote for President, call 559-600-8683, email to Clerk-elections@FresnoCountyCa.gov, or fax to 559-488-3279 by February 25, 2020 to request that an American Independent, Democratic or Libertarian ballot be mailed to you; or visit a vote center up to and including March 3, 2020.

ਕਿਸੇ ਪਾਰਟੀ ਲਈ ਤਰਜੀਹੀ ਨਹੀਂ ਵਾਲੇ ਮਤਦਾਤਾ:

ਰਾਸ਼ਟਰਪਤੀ ਨੂੰ ਵੋਟ ਦੇਣਾ ਤੁਹਾਡੇ ਪਾਰਟੀ ਰਜਿਸਟ੍ਰੇਸ਼ਨ 'ਤੇ ਨਿਰਭਰ ਕਰਦਾ ਹੈ। ਤੁਸੀਂ ਕਿਸੇ ਪਾਰਟੀ ਲਈ ਤਰਜੀਹੀ ਨਹੀਂ ਵਾਲੇ ਮਤਦਾਤਾ ਵਜੋਂ ਰਜਿਸਟਰਡ ਹੋ। ਇਸ ਲਈ ਰਾਸ਼ਟਰਪਤੀ ਦਾ ਚੋਣ-ਮੁਕਾਬਲਾ ਇਸ ਮਤਪੱਤਰ 'ਤੇ ਦਿਖਾਈ ਨਹੀਂ ਦਿੰਦਾ। ਜੇ ਤੁਸੀਂ ਰਾਸ਼ਟਰਪਤੀ ਲਈ ਵੋਟ ਪਾਉਣਾ ਚਾਹੁੰਦੇ ਹੋ, ਤਾਂ 559-600-8683 'ਤੇ ਕਾਲ ਕਰੋ, Clerk-elections@FresnoCountyCa.gov 'ਤੇ ਈਮੇਲ ਲਿਖੋ, ਜਾਂ 25 ਫਰਵਰੀ, 2020 ਤਕ 559-488-3279 'ਤੇ ਫੈਕਸ ਕਰਕੇ ਬੇਨਤੀ ਕਰੋ ਕਿ ਤੁਹਾਨੂੰ ਕਿਸੇ ਅਮਰੀਕਨ ਇੰਡੀਪੈਂਡੈਂਟ, ਡੈਮੋਕ੍ਰੈਟਿਕ ਜਾਂ ਲਿਬਰਟੇਰੀਅਨ ਮਤਪੱਤਰ ਡਾਕ ਰਾਹੀਂ ਭੇਜਿਆ ਜਾ ਸਕੇ; ਜਾਂ 3 ਮਾਰਚ, 2020 ਤੱਕ ਅਤੇ ਇਸ ਦਿਨ ਸਮੇਤ ਕਿਸੇ ਵੋਟ ਕੇਂਦਰ ਤੇ ਜਾਓ।

PARTY-NOMINATED OFFICES:

Only voters who disclosed a preference upon registering to vote for the same party as the candidate seeking the nomination of any party for the Presidency or election to a party committee may vote for that candidate at the primary election, unless the party has adopted a rule to permit non-party voters to vote in its primary elections.

ਪਾਰਟੀ-ਨਾਮਜ਼ਦ ਅਹੁਦੇ:

ਸਿਰਫ਼ ਉਹ ਵੋਟਰ ਜਿਨ੍ਹਾਂ ਨੇ ਉਸੇ ਪਾਰਟੀ ਨੂੰ ਵੋਟ ਪਾਉਣ ਲਈ ਰਜਿਸਟਰ ਹੋਣ ਵੇਲੇ ਉਸੇ ਪਾਰਟੀ ਲਈ ਆਪਣੀ ਤਰਜੀਹ ਦਾ ਖੁਲਾਸਾ ਕੀਤਾ ਸੀ ਜਿਵੇਂ ਕਿ ਕਿਸੇ ਵੀ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦ ਹੋਣ ਜਾਂ ਕਿਸੇ ਪਾਰਟੀ ਕਮੇਟੀ ਲਈ ਚੋਣ ਲੜਨ ਵਾਲੇ ਉਮੀਦਵਾਰ ਨੇ ਕੀਤਾ ਹੈ, ਉਹ ਪ੍ਰਾਇਮਰੀ ਚੋਣਾਂ ਵੇਲੇ ਉਸ ਉਮੀਦਵਾਰ ਨੂੰ ਵੋਟ ਦੇ ਸਕਦੇ ਹਨ, ਜਦੋਂ ਤੱਕ ਕਿ ਪਾਰਟੀ ਗੈਰ-ਪਾਰਟੀ ਵੋਟਰਾਂ ਨੂੰ ਵੀ ਆਪਣੀਆਂ ਪ੍ਰਾਇਮਰੀ ਚੋਣਾਂ ਵਿੱਚ ਵੋਟ ਪਾਉਣ ਦੀ ਆਗਿਆ ਦੇਣ ਦਾ ਨਿਯਮ ਨਹੀਂ ਅਪਣਾਉਂਦੀ।

DEMOCRATIC ਡੈਮੋਕ੍ਰੈਟਿਕ	REPUBLICAN ਰੀਪਬਲਿਕਨ	AMERICAN INDEPENDENT ਅਮਰੀਕਨ ਇੰਡੀਪੈਂਡੈਂਟ
PRESIDENT OF THE UNITED STATES ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ	PRESIDENT OF THE UNITED STATES ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ	PRESIDENT OF THE UNITED STATES ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ
PRESIDENT OF THE UNITED STATES PRESIDENTIAL PREFERENCE ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ ਰਾਸ਼ਟਰਪਤੀ ਪਦ ਲਈ ਤਰਜੀਹ	PRESIDENT OF THE UNITED STATES PRESIDENTIAL PREFERENCE ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ ਰਾਸ਼ਟਰਪਤੀ ਪਦ ਲਈ ਤਰਜੀਹ	PRESIDENT OF THE UNITED STATES PRESIDENTIAL PREFERENCE ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ ਰਾਸ਼ਟਰਪਤੀ ਪਦ ਲਈ ਤਰਜੀਹ
Vote for One ਇੱਕ ਲਈ ਵੋਟ ਪਾਓ	Vote for One ਇੱਕ ਲਈ ਵੋਟ ਪਾਓ	Vote for One ਇੱਕ ਲਈ ਵੋਟ ਪਾਓ
<input type="radio"/> ELIZABETH WARREN	<input type="radio"/> BILL WELD	<input type="radio"/> CHARLES KRAUT
<input type="radio"/> MARIANNE WILLIAMSON	<input type="radio"/> ROQUE "ROCKY" DE LA FUENTE	<input type="radio"/> J.R. MYERS
<input type="radio"/> ANDREW YANG	<input type="radio"/> MATTHEW JOHN MATERN	<input type="radio"/> DON BLANKENSHIP
<input type="radio"/> ROQUE "ROCKY" DE LA FUENTE III	<input type="radio"/> ZOLTAN G. ISTVAN	<input type="radio"/> PHIL COLLINS
<input type="radio"/> JOHN K. DELANEY	<input type="radio"/> DONALD J. TRUMP	<input type="radio"/> ROQUE "ROCKY" DE LA FUENTE
<input type="radio"/> AMY KLOBUCHAR	<input type="radio"/> ROBERT ARDINI	<input type="radio"/> _____ Write-in / ਰਾਈਟ-ਇਨ
<input type="radio"/> BERNIE SANDERS	<input type="radio"/> JOE WALSH	
<input type="radio"/> JOE SESTAK	<input type="radio"/> _____ Write-in / ਰਾਈਟ-ਇਨ	
<input type="radio"/> TOM STEYER		
<input type="radio"/> DEVAL PATRICK		
<input type="radio"/> MICHAEL BENNET		
<input type="radio"/> MICHAEL R. BLOOMBERG		
<input type="radio"/> MOSIE BOYD		
<input type="radio"/> CORY BOOKER		
<input type="radio"/> PETE BUTTIGIEG		
<input type="radio"/> JOSEPH R. BIDEN		
<input type="radio"/> TULSI GABBARD		
<input type="radio"/> MARK STEWART GREENSTEIN		
<input type="radio"/> JULIÁN CASTRO		
<input type="radio"/> MICHAEL A. ELLINGER		
<input type="radio"/> _____ Write-in / ਰਾਈਟ-ਇਨ		

GREEN ਗ੍ਰੀਨ	LIBERTARIAN ਲਿਬਰਟੇਰੀਅਨ	PEACE AND FREEDOM ਪੀਸ ਐਂਡ ਫ੍ਰੀਡਮ
PRESIDENT OF THE UNITED STATES ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ	PRESIDENT OF THE UNITED STATES ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ	PRESIDENT OF THE UNITED STATES ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ
PRESIDENT OF THE UNITED STATES PRESIDENTIAL PREFERENCE ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ ਰਾਸ਼ਟਰਪਤੀ ਪਦ ਲਈ ਤਰਜੀਹ	PRESIDENT OF THE UNITED STATES PRESIDENTIAL PREFERENCE ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ ਰਾਸ਼ਟਰਪਤੀ ਪਦ ਲਈ ਤਰਜੀਹ	PRESIDENT OF THE UNITED STATES PRESIDENTIAL PREFERENCE ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ ਰਾਸ਼ਟਰਪਤੀ ਪਦ ਲਈ ਤਰਜੀਹ
Vote for a candidate Delegates to the national convention will be selected after the presidential preference primary election. ਇੱਕ ਉਮੀਦਵਾਰ ਲਈ ਵੋਟ ਰਾਸ਼ਟਰੀ ਸੰਮੇਲਨ ਵਿੱਚ ਡੈਲੀਗੇਟਾਂ ਦੀ ਚੋਣ ਰਾਸ਼ਟਰਪਤੀ ਪਦ ਦੀ ਤਰਜੀਹੀ ਪ੍ਰਾਇਮਰੀ ਚੋਣਾਂ ਤੋਂ ਬਾਅਦ ਕੀਤੀ ਜਾਵੇਗੀ।	Vote for One ਇੱਕ ਲਈ ਵੋਟ ਪਾਓ	Vote for One ਇੱਕ ਲਈ ਵੋਟ ਪਾਓ
<input type="radio"/> DAVID ROLDE	<input type="radio"/> VERMIN SUPREME	<input type="radio"/> HOWIE HAWKINS
<input type="radio"/> HOWIE HAWKINS	<input type="radio"/> JO JORGENSEN	<input type="radio"/> GLORIA LA RIVA
<input type="radio"/> DARIO HUNTER	<input type="radio"/> DAN BEHRMAN	<input type="radio"/> _____ Write-in / ਰਾਈਟ-ਇਨ
<input type="radio"/> DENNIS LAMBERT	<input type="radio"/> ERIK CHASE GERHARDT	
<input type="radio"/> SEDINAM MOYOWASIFZA-CURRY	<input type="radio"/> KEN ARMSTRON	
<input type="radio"/> _____ Write-in / ਰਾਈਟ-ਇਨ	<input type="radio"/> MAX ABRAMSON	
	<input type="radio"/> SAM ROBB	
	<input type="radio"/> KIM RUFF	
	<input type="radio"/> STEVEN A. RICHEY	
	<input type="radio"/> JACOB HORNBERGER	
	<input type="radio"/> SOURAYA FAAS	
	<input type="radio"/> KEENAN WALLACE DUNHAM	
	<input type="radio"/> ADAM KOKESH	
	<input type="radio"/> _____ Write-in / ਰਾਈਟ-ਇਨ	

VOTER-NOMINATED AND NONPARTISAN OFFICES:

All voters, regardless of the party preference they disclosed upon registration, or refusal to disclose a party preference, may vote for any candidate for a voter-nominated or nonpartisan office. The party preference, if any, designated by a candidate for a voter-nominated office is selected by the candidate and is shown for the information of the voters only. It does not imply that the candidate is nominated or endorsed by the party or that the party approves of the candidate. The party preference, if any, of a candidate for a nonpartisan office does not appear on the ballot.

ਮਤਦਾਤਾ ਦੁਆਰਾ ਨਾਮਜ਼ਦ ਅਤੇ ਗੈਰ-ਪੱਖਪਾਤੀ ਅਹੁਦੇ:

ਸਾਰੇ ਮਤਦਾਤਾ, ਭਾਵੇਂ ਉਨ੍ਹਾਂ ਨੇ ਰਜਿਸਟ੍ਰੇਸ਼ਨ ਵੇਲੇ ਕਿਸੇ ਵੀ ਪਾਰਟੀ ਤਰਜੀਹ ਦਾ ਖੁਲਾਸਾ ਕੀਤਾ ਹੋਵੇ, ਜਾਂ ਕਿਸੇ ਪਾਰਟੀ ਤਰਜੀਹ ਦਾ ਖੁਲਾਸਾ ਕਰਨ ਤੋਂ ਇਨਕਾਰ ਕੀਤਾ ਹੋਵੇ, ਉਹ ਕਿਸੇ ਮਤਦਾਤਾ ਦੁਆਰਾ ਨਾਮਜ਼ਦ ਜਾਂ ਗੈਰ-ਪੱਖਪਾਤੀ ਦਫ਼ਤਰ ਲਈ ਕਿਸੇ ਉਮੀਦਵਾਰ ਲਈ ਵੋਟ ਕਰ ਸਕਦੇ ਹਨ। ਮਤਦਾਤਾ ਦੁਆਰਾ ਨਾਮਜ਼ਦ ਦਫ਼ਤਰ ਲਈ ਕਿਸੇ ਉਮੀਦਵਾਰ ਦੁਆਰਾ ਨਾਮਿਤ ਪਾਰਟੀ ਤਰਜੀਹ, ਜੇ ਕੋਈ ਹੋਵੇ, ਉਮੀਦਵਾਰ ਦੁਆਰਾ ਚੁਣੀ ਜਾਂਦੀ ਹੈ ਅਤੇ ਸਿਰਫ਼ ਮਤਦਾਤਾਵਾਂ ਦੀ ਜਾਣਕਾਰੀ ਲਈ ਦਿਖਾਈ ਜਾਂਦੀ ਹੈ। ਇਸਦਾ ਮਤਲਬ ਇਹ ਨਹੀਂ ਹੈ ਕਿ ਉਮੀਦਵਾਰ ਨੂੰ ਉਸ ਪਾਰਟੀ ਵਲੋਂ ਨਾਮਜ਼ਦ ਕੀਤਾ ਗਿਆ ਹੈ ਜਾਂ ਸਮਰਥਨ ਪ੍ਰਾਪਤ ਹੈ ਜਾਂ ਪਾਰਟੀ ਉਸ ਉਮੀਦਵਾਰ ਨੂੰ ਅਨੁਮੋਦਤ ਕਰਦੀ ਹੈ। ਪਾਰਟੀ ਦੀ ਤਰਜੀਹ, ਜੇ ਕੋਈ ਹੈ, ਤਾਂ ਗੈਰ-ਪੱਖਪਾਤੀ ਅਹੁਦਿਆਂ ਲਈ ਉਮੀਦਵਾਰ ਮਤਪੱਤਰ 'ਤੇ ਦਿਖਾਈ ਨਹੀਂ ਦਿੰਦੇ।

UNITED STATES REPRESENTATIVE ਸੰਯੁਕਤ ਰਾਜ ਅਮਰੀਕਾ ਦਾ ਨੁਮਾਇੰਦਾ	UNITED STATES REPRESENTATIVE ਸੰਯੁਕਤ ਰਾਜ ਅਮਰੀਕਾ ਦਾ ਨੁਮਾਇੰਦਾ	UNITED STATES REPRESENTATIVE ਸੰਯੁਕਤ ਰਾਜ ਅਮਰੀਕਾ ਦਾ ਨੁਮਾਇੰਦਾ
CONGRESSIONAL DISTRICT 4 ਕਾਂਗ੍ਰੇਸ ਡਿਸਟ੍ਰਿਕਟ 4	CONGRESSIONAL DISTRICT 16 ਕਾਂਗ੍ਰੇਸ਼ਨਲ ਡਿਸਟ੍ਰਿਕਟ 16	CONGRESSIONAL DISTRICT 21 ਕਾਂਗ੍ਰੇਸ਼ਨਲ ਡਿਸਟ੍ਰਿਕਟ 21
Vote for One ਇੱਕ ਲਈ ਵੋਟ ਪਾਓ	Vote for One ਇੱਕ ਲਈ ਵੋਟ ਪਾਓ	Vote for One ਇੱਕ ਲਈ ਵੋਟ ਪਾਓ
<input type="radio"/> JULIANNE BENZEL Party Preference: REP American Historian/Educator ਤਰਜੀਹੀ ਪਾਰਟੀ: ਰੀਪਬਲਿਕਨ ਅਮਰੀਕੀ ਇਤਿਹਾਸਕਾਰ/ਸਿੱਖਿਅਕ	<input type="radio"/> ESMERALDA SORIA Party Preference: DEM Fresno Councilmember/Professor ਤਰਜੀਹੀ ਪਾਰਟੀ: ਡੇਮੋਕ੍ਰੈਟਿਕ Fresno ਕੌਂਸਲ ਮੈਂਬਰ/ਪ੍ਰੋਫੈਸਰ	<input type="radio"/> ROQUE "ROCKY" DE LA FUENTE Party Preference: REP President/CEO/Businessman ਤਰਜੀਹੀ ਪਾਰਟੀ: ਰੀਪਬਲਿਕਨ ਪ੍ਰੈਜ਼ੀਡੈਂਟ/ਸੀਈਓ/ਕਾਰੋਬਾਰੀ
<input type="radio"/> JAMIE BYERS Party Preference: REP State Parole Agent ਤਰਜੀਹੀ ਪਾਰਟੀ: ਨੁਮਾਇੰਦਾ ਸਟੇਟ ਪੈਰੋਲ ਏਜੰਟ	<input type="radio"/> KEVIN COOKINGHAM Party Preference: REP Businessman/Education Consultant ਤਰਜੀਹੀ ਪਾਰਟੀ: ਰੀਪਬਲਿਕਨ ਕਾਰੋਬਾਰੀ/ਵਿਦਿਅਕ ਸਲਾਹਕਾਰ	<input type="radio"/> RICARDO DE LA FUENTE Party Preference: DEM President/CEO ਤਰਜੀਹੀ ਪਾਰਟੀ: ਡੇਮੋਕ੍ਰੈਟਿਕ ਪ੍ਰੈਜ਼ੀਡੈਂਟ/ਸੀਈਓ
<input type="radio"/> JACOB THOMAS Party Preference: REP Local Business Owner ਤਰਜੀਹੀ ਪਾਰਟੀ: ਨੁਮਾਇੰਦਾ ਸਥਾਨਕ ਕਾਰੋਬਾਰੀ ਮਾਲਕ	<input type="radio"/> JIM COSTA Party Preference: DEM Farmer/Representative ਤਰਜੀਹੀ ਪਾਰਟੀ: ਡੇਮੋਕ੍ਰੈਟਿਕ ਕਿਸਾਨ/ਨੁਮਾਇੰਦਾ	<input type="radio"/> DAVID G. VALADAO Party Preference: REP Farmer ਤਰਜੀਹੀ ਪਾਰਟੀ: ਰੀਪਬਲਿਕਨ ਕਿਸਾਨ
<input type="radio"/> ROBERT LAWTON Party Preference: NONE Businessman ਤਰਜੀਹੀ ਪਾਰਟੀ: ਕੋਈ ਨਹੀਂ ਕਾਰੋਬਾਰੀ	<input type="radio"/> KIMBERLY ELIZABETH WILLIAMS Party Preference: DEM Human Resources Director ਤਰਜੀਹੀ ਪਾਰਟੀ: ਡੇਮੋਕ੍ਰੈਟਿਕ ਮਨੁੱਖੀ ਸੰਸਾਧਨ ਨਿਦੇਸ਼ਕ	<input type="radio"/> TJ COX Party Preference: DEM Congressman/Engineer ਤਰਜੀਹੀ ਪਾਰਟੀ: ਡੇਮੋਕ੍ਰੈਟਿਕ ਕਾਂਗ੍ਰੇਸਮੈਨ/ਇੰਜਨੀਅਰ
<input type="radio"/> BRYNNE S. KENNEDY Party Preference: DEM Businesswoman ਤਰਜੀਹੀ ਪਾਰਟੀ: ਡੇਮੋਕ੍ਰੈਟਿਕ ਕਾਰੋਬਾਰੀ ਮਹਿਲਾ	<input type="radio"/> _____ Write-in / ਰਾਈਟ-ਇਨ	<input type="radio"/> _____ Write-in / ਰਾਈਟ-ਇਨ
<input type="radio"/> TOM MCCLINTOCK Party Preference: REP United States Representative ਤਰਜੀਹੀ ਪਾਰਟੀ: ਰੀਪਬਲਿਕਨ ਸੰਯੁਕਤ ਰਾਜ ਅਮਰੀਕਾ ਦਾ ਨੁਮਾਇੰਦਾ		
<input type="radio"/> _____ Write-in / ਰਾਈਟ-ਇਨ		

UNITED STATES REPRESENTATIVE ਸੰਯੁਕਤ ਰਾਜ ਅਮਰੀਕਾ ਦਾ ਨੁਮਾਇੰਦਾ	STATE ਸਟੇਟ	STATE ਸਟੇਟ
CONGRESSIONAL DISTRICT 22 ਕਾਂਗ੍ਰੇਸ਼ਨਲ ਡਿਸਟ੍ਰਿਕਟ 22	MEMBER OF THE STATE ASSEMBLY ਰਾਜ ਵਿਧਾਨਸਭਾ ਦੇ ਮੈਂਬਰ	MEMBER OF THE STATE ASSEMBLY ਰਾਜ ਵਿਧਾਨਸਭਾ ਦੇ ਮੈਂਬਰ
Vote for One ਇੱਕ ਲਈ ਵੋਟ ਪਾਓ	DISTRICT 23 ਡਿਸਟ੍ਰਿਕਟ 23	DISTRICT 31 ਡਿਸਟ੍ਰਿਕਟ 31
<input type="radio"/> PHIL ARBALLO Party Preference: DEM Small Business Owner ਤਰਜੀਹੀ ਪਾਰਟੀ: ਡੇਮੋਕ੍ਰੇਟਿਕ ਲਘੂ ਕਾਰੋਬਾਰ ਦੇ ਮਾਲਕ	Vote for One ਇੱਕ ਲਈ ਵੋਟ ਪਾਓ	Vote for One ਇੱਕ ਲਈ ਵੋਟ ਪਾਓ
<input type="radio"/> DARY REZVANI Party Preference: DEM Business Owner/Accountant ਤਰਜੀਹੀ ਪਾਰਟੀ: ਡੇਮੋਕ੍ਰੇਟਿਕ ਕਾਰੋਬਾਰ ਦਾ ਮਾਲਕ/ਲੇਖਾਕਾਰ	<input type="radio"/> JIM PATTERSON Party Preference: REP Businessman/Broadcast Executive ਤਰਜੀਹੀ ਪਾਰਟੀ: ਰੀਪਬਲਿਕਨ ਕਾਰੋਬਾਰੀ/ਬ੍ਰੋਡਕਾਸਟ ਕਾਰਜਕਾਰੀ	<input type="radio"/> JOAQUIN ARAMBULA Party Preference: DEM Doctor/Assemblymember ਤਰਜੀਹੀ ਪਾਰਟੀ: ਡੇਮੋਕ੍ਰੇਟਿਕ ਡਾਕਟਰ/ਵਿਧਾਨਸਭਾ ਦੇ ਮੈਂਬਰ
<input type="radio"/> DEVIN G. NUNES Party Preference: REP United States Representative ਤਰਜੀਹੀ ਪਾਰਟੀ: ਰੀਪਬਲਿਕਨ ਸੰਯੁਕਤ ਰਾਜ ਅਮਰੀਕਾ ਦਾ ਨੁਮਾਇੰਦਾ	<input type="radio"/> _____ Write-in / ਰਾਈਟ-ਇਨ	<input type="radio"/> FERNANDO BANUELOS Party Preference: REP Business Owner/Educator ਤਰਜੀਹੀ ਪਾਰਟੀ: ਰੀਪਬਲਿਕਨ ਕਾਰੋਬਾਰ ਦਾ ਮਾਲਕ/ਸਿੱਖਿਅਕ
<input type="radio"/> BOBBY BLIATOUT Party Preference: DEM Nonprofit Healthcare Executive ਤਰਜੀਹੀ ਪਾਰਟੀ: ਡੇਮੋਕ੍ਰੇਟਿਕ ਗੈਰ-ਮੁਨਾਫ਼ਾ ਹੈਲਥਕੇਅਰ ਕਾਰਜਕਾਰੀ		<input type="radio"/> _____ Write-in / ਰਾਈਟ-ਇਨ
<input type="radio"/> ERIC GARCIA Party Preference: NONE Father/Graduate Student ਤਰਜੀਹੀ ਪਾਰਟੀ: ਕੋਈ ਨਹੀਂ ਪਿਤਾ/ਗ੍ਰੈਜੂਏਟ ਵਿਦਿਆਰਥੀ		
<input type="radio"/> _____ Write-in / ਰਾਈਟ-ਇਨ		

JUDICIAL ਨਿਆਇਕ	JUDICIAL ਨਿਆਇਕ
JUDGE OF THE SUPERIOR COURT OFFICE NO. 6 ਸੁਪੀਰਿਅਰ ਕੋਰਟ ਦਾ ਜੱਜ ਆਫਿਸ ਨੰ. 6	JUDGE OF THE SUPERIOR COURT OFFICE NO. 11 ਸੁਪੀਰਿਅਰ ਕੋਰਟ ਦਾ ਜੱਜ ਆਫਿਸ ਨੰ. 11
Vote for One ਇੱਕ ਲਈ ਵੋਟ ਪਾਓ	Vote for One ਇੱਕ ਲਈ ਵੋਟ ਪਾਓ
<input type="radio"/> GABRIEL L. BRICKEY Chief Deputy District Attorney, County of Fresno ਚੀਫ਼ ਡਿਪਟੀ ਡਿਸਟ੍ਰਿਕਟ ਅਟਾਰਨੀ, Fresno ਕਾਉਂਟੀ	<input type="radio"/> DOUGLAS TREISMAN Senior Deputy District Attorney, County of Fresno ਸੀਨੀਅਰ ਡਿਪਟੀ ਡਿਸਟ੍ਰਿਕਟ ਅਟਾਰਨੀ, Fresno ਕਾਉਂਟੀ
<input type="radio"/> _____ Write-in / ਰਾਈਟ-ਇਨ	<input type="radio"/> ELIZABETH A. EGAN Attorney/Businesswoman/Rancher ਅਟਾਰਨੀ/ਕਾਰੋਬਾਰੀ ਮਹਿਲਾ/ਰੈਂਚਰ
	<input type="radio"/> _____ Write-in / ਰਾਈਟ-ਇਨ

FRESNO COUNTY FRESNO ਕਾਉਂਟੀ	FRESNO COUNTY FRESNO ਕਾਉਂਟੀ	FRESNO COUNTY FRESNO ਕਾਉਂਟੀ
COUNTY SUPERVISOR 2ND DISTRICT ਕਾਉਂਟੀ ਸੁਪਰਵਾਈਜ਼ਰ ਦੂਜੀ ਡਿਸਟ੍ਰਿਕਟ	COUNTY SUPERVISOR 3RD DISTRICT ਕਾਉਂਟੀ ਸੁਪਰਵਾਈਜ਼ਰ ਤੀਜੀ ਡਿਸਟ੍ਰਿਕਟ	COUNTY SUPERVISOR 5TH DISTRICT ਕਾਉਂਟੀ ਸੁਪਰਵਾਈਜ਼ਰ ਪੰਜਵੀਂ ਡਿਸਟ੍ਰਿਕਟ
Vote for One ਇੱਕ ਲਈ ਵੋਟ ਪਾਓ	Vote for One ਇੱਕ ਲਈ ਵੋਟ ਪਾਓ	Vote for One ਇੱਕ ਲਈ ਵੋਟ ਪਾਓ
<input type="radio"/> STEVE BRANDAU Businessman/County Supervisor ਕਾਰੋਬਾਰੀ/ਕਾਉਂਟੀ ਸੁਪਰਵਾਈਜ਼ਰ	<input type="radio"/> SAL QUINTERO Fresno County Supervisor Fresno ਕਾਉਂਟੀ ਸੁਪਰਵਾਈਜ਼ਰ	<input type="radio"/> NATHAN MAGSIG Incumbent ਪਦਾਧਿਕਾਰੀ
<input type="radio"/> Write-in / ਰਾਈਟ-ਇਨ	<input type="radio"/> Write-in / ਰਾਈਟ-ਇਨ	<input type="radio"/> Write-in / ਰਾਈਟ-ਇਨ

CITY OF FRESNO ਸਿਟੀ ਆਫ਼ FRESNO	CITY OF FRESNO ਸਿਟੀ ਆਫ਼ FRESNO	CITY OF FRESNO ਸਿਟੀ ਆਫ਼ FRESNO
FRESNO MAYOR FRESNO ਮੇਅਰ ਇੱਕ ਲਈ ਵੋਟ ਪਾਓ ਇੱਕ ਲਈ ਵੋਟ ਪਾਓ	FRESNO CITY COUNCIL DISTRICT 2 FRESNO ਸਿਟੀ ਕੌਂਸਲ ਡਿਸਟ੍ਰਿਕਟ 2	FRESNO CITY COUNCIL DISTRICT 6 FRESNO ਸਿਟੀ ਕੌਂਸਲ ਡਿਸਟ੍ਰਿਕਟ 6
<input type="radio"/> RICHARD B. RENTERIA	Vote for One ਇੱਕ ਲਈ ਵੋਟ ਪਾਓ	Vote for One ਇੱਕ ਲਈ ਵੋਟ ਪਾਓ
<input type="radio"/> FLOYD D. HARRIS JR. Contractor/Bus Driver ਠੇਕੇਦਾਰ/ਬੱਸ ਡਰਾਈਵਰ	<input type="radio"/> MIKE KARBASSI Councilmember/Small Businessman ਕੌਂਸਲ ਮੈਂਬਰ/ਛੋਟੇ ਕਾਰੋਬਾਰੀ	<input type="radio"/> GARRY BREDEFELD Clinical Psychologist/Businessman ਕਲੀਨਿਕਲ ਮਨੋਵਿਗਿਆਨੀ/ਕਾਰੋਬਾਰੀ
<input type="radio"/> NICKOLAS WILDSTAR Recording Artist/Father ਰਿਕਾਰਡਿੰਗ ਕਲਾਕਾਰ/ਪਿਤਾ	<input type="radio"/> Write-in / ਰਾਈਟ-ਇਨ	<input type="radio"/> Write-in / ਰਾਈਟ-ਇਨ
<input type="radio"/> JERRY DYER Retired Police Chief ਰਿਟਾਇਰਡ ਥਾਣਾ ਪ੍ਰਮੁੱਖ	CITY OF FRESNO ਸਿਟੀ ਆਫ਼ FRESNO	
<input type="radio"/> ANDREW JANZ Violent Crimes Prosecutor ਹਿੰਸਕ ਅਪਰਾਧ ਵਕੀਲ	FRESNO CITY COUNCIL DISTRICT 4 FRESNO ਸਿਟੀ ਕੌਂਸਲ ਡਿਸਟ੍ਰਿਕਟ 4	
<input type="radio"/> BRIAN E. JEFFERSON Consultant ਸਲਾਹਕਾਰ	Vote for One ਇੱਕ ਲਈ ਵੋਟ ਪਾਓ	
<input type="radio"/> BILL GATES Business Owner ਕਾਰੋਬਾਰ ਮਾਲਕ	<input type="radio"/> NATHAN ALONZO Community Relations Director ਸੁਮਦਾਇਕ ਸਬੰਧ ਨਿਦੇਸ਼ਕ	
<input type="radio"/> Write-in / ਰਾਈਟ-ਇਨ	<input type="radio"/> TYLER MAXWELL Public Safety Representative ਜਨਤਕ ਸੁਰੱਖਿਆ ਪ੍ਰਤੀਨਿਧ	
	<input type="radio"/> Write-in / ਰਾਈਟ-ਇਨ	

MEASURES SUBMITTED TO THE VOTERS ਮਤਦਾਤਾਵਾਂ ਅੱਗੇ ਰੱਖੇ ਗਏ ਵਿਧੇਅਕ	CITY ਸਿਟੀ	SCHOOL ਸਕੂਲ
STATE ਸਟੇਟ	B - CITY OF REEDLEY TRANSACTION AND USE TAX (50% +1 REQUIRED TO PASS)	D - PARIER UNIFIED SCHOOL DISTRICT - GENERAL OBLIGATION BOND (55% REQUIRED TO PASS)
STATE PROPOSITION 13 ਸਟੇਟ ਪ੍ਰਸਤਾਵ 13	B - ਸਿਟੀ ਆਫ REEDLEY ਟ੍ਰਾਂਜੈਕਸ਼ਨ ਐਂਡ ਯੂਜ਼ ਟੈਕਸ (ਪਾਸ ਕਰਨ ਲਈ 50% +1 ਲੋੜੀਂਦਾ ਹੈ)	D - PARIER ਯੂਨੀਫਾਈਡ ਸਕੂਲ ਡਿਸਟ੍ਰਿਕਟ- ਜਨਰਲ ਐਬਲੀਗੇਸ਼ਨ ਬੱਡ (ਪਾਸ ਹੋਣ ਲਈ 55% ਵੋਟ ਲੋੜੀਂਦੇ ਹਨ)
<p>13. AUTHORIZES BONDS FOR FACILITY REPAIR, CONSTRUCTION, AND MODERNIZATION AT PUBLIC PRE-SCHOOLS, K-12 SCHOOLS, COMMUNITY COLLEGES, AND UNIVERSITIES. LEGISLATIVE STATUTE.</p> <p>Authorizes \$15 billion in state general obligation bonds for construction and modernization of public education facilities. Fiscal Impact: Increased state costs to repay bonds estimated at about \$740 million per year (including interest) over the next 35 years.</p> <p>13. ਪਬਲਿਕ ਪ੍ਰੀਸਕੂਲਾਂ, ਕੇ-12 ਸਕੂਲਾਂ, ਕਮਿਊਨਿਟੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਸਹੂਲਤਾਂ ਦੀ ਮੁਰੰਮਤ, ਨਿਰਮਾਣ ਅਤੇ ਆਧੁਨਿਕੀਕਰਨ ਲਈ ਬੱਡਸ ਨੂੰ ਅਧਿਕਾਰਤ ਕਰਦਾ ਹੈ। ਵਿਧਾਨਕ ਕਨੂੰਨ।</p> <p>ਜਨਤਕ ਸਿੱਖਿਆ ਸਹੂਲਤਾਂ ਦੇ ਨਿਰਮਾਣ ਅਤੇ ਆਧੁਨਿਕੀਕਰਨ ਲਈ ਰਾਜ ਦੇ ਆਮ ਜ਼ਿੰਮੇਵਾਰੀ ਬੱਡਸ ਵਿੱਚ \$15 ਬਿਲੀਅਨ ਦੀ ਮਨਜ਼ੂਰੀ ਦਿੰਦਾ ਹੈ। ਆਰਥਕ ਪ੍ਰਭਾਵ: ਅਗਲੇ 35 ਸਾਲਾਂ ਵਿੱਚ ਬੱਡਸ ਨੂੰ ਵਾਪਸ ਕਰਨ ਲਈ ਰਾਜ ਦੇ ਖਰਚਿਆਂ ਵਿੱਚ ਪ੍ਰਤੀ ਸਾਲ ਲਗਭਗ \$740 ਮਿਲੀਅਨ (ਵਿਆਜ ਸਮੇਤ) ਦਾ ਵਾਧਾ ਹੋਣ ਦਾ ਅਨੁਮਾਨ ਹੈ।</p>	<p>B. REEDLEY PUBLIC SAFETY & VITAL CITY SERVICES MEASURE: To maintain 911 emergency response times, police protection, neighborhood patrols, anti-gang and drug programs; repair streets, alleys, potholes, and other infrastructure; maintain neighborhood parks, youth, after-school, and senior programs; retain and attract local businesses; address homelessness; and provide other services; shall the City of Reedley enact a 3/4¢ sales tax providing approximately \$1,500,000 annually, requiring annual audits and 10 year review, with all funds benefitting Reedley residents?</p> <p>B. REEDLEY ਜਨਤਕ ਸੁਰੱਖਿਆ ਅਤੇ ਮਹੱਤਵਪੂਰਣ ਸ਼ਹਿਰੀ ਸੇਵਾਵਾਂ ਸਬੰਧੀ ਵਿਧੇਅਕ: 911 ਦੇ ਐਮਰਜੈਂਸੀ ਪ੍ਰਤੀਕ੍ਰਿਆ ਦੇ ਸਮੇਂ, ਪੁਲਿਸ ਸੁਰੱਖਿਆ, ਗੁਆਂਢ ਦੀ ਗਸਤ, ਗੈਂਗ ਵਿਰੋਧੀ ਅਤੇ ਨਸ਼ਿਆਂ ਦੇ ਪ੍ਰੋਗਰਾਮਾਂ ਨੂੰ ਕਾਇਮ ਰੱਖਣ ਲਈ; ਸੜਕਾਂ, ਗਲੀਆਂ, ਟੋਏ ਅਤੇ ਹੋਰ ਬੁਨਿਆਦੀ ਢਾਂਚਿਆਂ ਦੀ ਮੁਰੰਮਤ ਕਰਨ; ਅਤੇ ਗੁਆਂਢ ਦੇ ਪਾਰਕਾਂ, ਨੌਜਵਾਨਾਮ, ਸਕੂਲ ਤੋਂ ਬਾਅਦ ਦੇ ਅਤੇ ਸੀਨੀਅਰ ਪ੍ਰੋਗਰਾਮਾਂ ਨੂੰ ਬਣਾਈ ਰੱਖਣ ਲਈ; ਸਥਾਨਕ ਕਾਰੋਬਾਰਾਂ ਨੂੰ ਬਰਕਰਾਰ ਰੱਖਣ ਅਤੇ ਲੁਭਾਉਣ ਲਈ; ਬੇਘਰਪਣ ਨੂੰ ਸੰਬੋਧਤ ਕਰਨ; ਅਤੇ ਹੋਰ ਸੇਵਾਵਾਂ ਪ੍ਰਦਾਨ ਕਰਨ ਲਈ; ਕੀ REEDLEY ਸ਼ਹਿਰ ਇੱਕ 3/4¢ ਦਾ ਵਿਕਰੀ ਟੈਕਸ ਲਾਗੂ ਕਰੇਗਾ ਜੋ ਸਾਲਾਨਾ ਲਗਭਗ \$1,500,000 ਪ੍ਰਦਾਨ ਕਰੇਗਾ, ਜਿਸ ਲਈ ਸਾਲਾਨਾ ਐਂਡਿਟ ਅਤੇ 10 ਸਾਲਾਂ ਦੀ ਸਮੀਖਿਆ ਦੀ ਲੋੜ ਹੁੰਦੀ ਹੈ, ਅਤੇ ਸਾਰੇ ਪੈਸੇ ਨਾਲ REEDLEY ਦੇ ਵਾਸੀਆਂ ਨੂੰ ਫ਼ਾਇਦਾ ਪਹੁੰਚਦਾ ਹੈ?</p>	<p>D. To improve the quality of local schools; modernize/renovate outdated classrooms, restrooms and school facilities; construct new facilities to reduce student overcrowding; and repair or replace leaky roofs; shall Parlier Unified School District's measure be adopted authorizing \$11,000,000 in bonds at legal interest rates, generating approximately \$613,000 annually while bonds are outstanding with levies of approximately 6 cents per \$100 assessed value, with annual audits, citizens' oversight, no money for salaries and all money for local projects?</p> <p>D. ਸਥਾਨਕ ਸਕੂਲਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ; ਪੁਰਾਣੇ ਕਲਾਸਰੂਮਾਂ, ਬਾਥਰੂਮਾਂ ਅਤੇ ਸਕੂਲ ਦੀਆਂ ਸੁਵਿਧਾਵਾਂ ਦਾ ਆਧੁਨਿਕੀਕਰਨ/ਨਵੀਨੀਕਰਨ ਕਰਨ ਲਈ; ਵਿਦਿਆਰਥੀਆਂ ਦੀ ਭੀੜ ਨੂੰ ਘੱਟ ਕਰਨ ਲਈ ਨਵੀਆਂ ਥਾਂਵਾਂ ਦਾ ਨਿਰਮਾਣ ਕਰਨ ਲਈ; ਅਤੇ ਲੀਕ ਹੁੰਦੀਆਂ ਛੱਤਾਂ ਦੀ ਮੁਰੰਮਤ ਜਾਂ ਉਨ੍ਹਾਂ ਨੂੰ ਬਦਲਣ ਲਈ; ਕੀ PARIER ਯੂਨੀਫਾਈਡ ਸਕੂਲ ਜ਼ਿਲ੍ਹੇ ਦੇ ਵਿਧੇਅਕ ਨੂੰ ਮਨਜ਼ੂਰ ਕੀਤਾ ਜਾਏ, ਜੋ ਕਾਨੂੰਨੀ ਵਿਆਜ ਦਰਾਂ 'ਤੇ \$11,000,000 ਦੇ ਬੱਡਸ ਨੂੰ ਪ੍ਰਦਾਨ ਕੀਤਾ ਜਾਵੇ, ਜਿਨ੍ਹਾਂ ਨਾਲ ਆਂਕਲਿਜ਼ ਮੁੱਲ ਨਿਰਧਾਰਨ ਦੇ ਪ੍ਰਤੀ \$100 'ਤੇ ਲਗਭਗ 6 ਸੈਂਟ ਦੀ ਉਗਰੀ ਨਾਲ ਬੱਡਸ ਦੇ ਬਕਾਇਆ ਰਹਿਣ ਦੇ ਦੌਰਾਨ ਸਾਲਾਨਾ ਲਗਭਗ \$613,000 ਇਕੱਠਾ ਹੁੰਦੇ ਹਨ, ਅਤੇ ਜਿਨ੍ਹਾਂ ਲਈ ਸਾਲਾਨਾ ਐਂਡਿਟ, ਨਾਗਰਿਕ ਨਿਗਰਾਨੀ ਦੀ ਲੋੜ ਹੋਵੇਗੀ, ਤਨਖਾਹਾਂ ਲਈ ਕੋਈ ਪੈਸਾ ਨਹੀਂ ਹੋਵੇਗਾ, ਅਤੇ ਸਾਰਾ ਪੈਸਾ ਸਥਾਨਕ ਪ੍ਰੋਜੈਕਟਾਂ ਤੇ ਖਰਚ ਕੀਤਾ ਜਾਏਗਾ?</p>
<input type="radio"/> YES / ਹਾਂ <input type="radio"/> NO / ਨਹੀਂ	<input type="radio"/> YES / ਹਾਂ <input type="radio"/> NO / ਨਹੀਂ	<input type="radio"/> BONDS-YES / ਬੱਡਸ-ਹਾਂ <input type="radio"/> BONDS-NO / ਬੱਡਸ-ਨਹੀਂ
SCHOOL ਸਕੂਲ	SCHOOL ਸਕੂਲ	SCHOOL ਸਕੂਲ
A - CLOVIS UNIFIED SCHOOL DISTRICT BOND (55% REQUIRED TO PASS)	C - CENTRAL UNIFIED SCHOOL DISTRICT - GENERAL OBLIGATION BOND (55% REQUIRED TO PASS)	E - KINGSBURG JOINT UNION HIGH SCHOOL DISTRICT - GENERAL OBLIGATION BOND (55% REQUIRED TO PASS)
A - CLOVIS ਯੂਨੀਫਾਈਡ ਸਕੂਲ ਡਿਸਟ੍ਰਿਕਟ ਬੱਡਸ (ਪਾਸ ਹੋਣ ਲਈ 55% ਵੋਟ ਲੋੜੀਂਦੇ ਹਨ)	C - CENTRAL ਯੂਨੀਫਾਈਡ ਸਕੂਲ ਡਿਸਟ੍ਰਿਕਟ - ਜਨਰਲ ਐਬਲੀਗੇਸ਼ਨ ਬੱਡ (ਪਾਸ ਹੋਣ ਲਈ 55% ਵੋਟ ਲੋੜੀਂਦੇ ਹਨ)	E - KINGSBURG ਜੁਆਇੰਟ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ - ਜਨਰਲ ਐਬਲੀਗੇਸ਼ਨ ਬੱਡ (ਪਾਸ ਹੋਣ ਲਈ 55% ਵੋਟ ਲੋੜੀਂਦੇ ਹਨ)
<p>A. CLOVIS UNIFIED SCHOOL DISTRICT STUDENT ACHIEVEMENT, SAFETY, REPAIR MEASURE: To improve and repair neighborhood schools including classrooms, labs, vocational/career education; remove hazardous materials where needed; repair aging roofs; improve school safety/security; construct/expand schools reducing overcrowding, shall Clovis Unified School District's measure authorizing \$408 million in bonds at legal interest rates be adopted, levying approximately 6¢ per \$100 assessed valuation (raising \$30 million annually for bonds while outstanding), requiring audits, citizens oversight, all funds for local schools?</p> <p>A. CLOVIS ਯੂਨੀਫਾਈਡ ਸਕੂਲ ਡਿਸਟ੍ਰਿਕਟ ਵਿਦਿਆਰਥੀ ਦੀ ਪ੍ਰਾਪਤੀ, ਸੁਰੱਖਿਆ, ਮੁਰੰਮਤ ਵਿਧੇਅਕ: ਕਲਾਸਰੂਮ, ਲੈਬ, ਕਿੱਤਾਮੁਖੀ/ਕਰੀਅਰ ਦੀ ਪੜ੍ਹਾਈ ਸਮੇਤ ਆਸ-ਪਾਸ ਦੇ ਸਕੂਲਾਂ ਵਿੱਚ ਸੁਧਾਰ ਅਤੇ ਮੁਰੰਮਤ ਕਰਨ ਲਈ; ਜਿੱਥੇ ਜ਼ਰੂਰੀ ਹੋਵੇ ਖਤਰਨਾਕ ਸਮੱਗਰੀ ਨੂੰ ਹਟਾਉਣ ਲਈ; ਪੁਰਾਣੀਆਂ ਛੱਤਾਂ ਦੀ ਮੁਰੰਮਤ ਕਰਨ; ਸਕੂਲ ਦੀ ਸੁਰੱਖਿਆ/ ਹਿਫਾਜ਼ਤ ਵਿੱਚ ਸੁਧਾਰ ਕਰਨ; ਭੀੜ ਨੂੰ ਘਟਾਉਣ ਲਈ ਸਕੂਲਾਂ ਦਾ ਨਿਰਮਾਣ/ਵਿਸਤਾਰ ਕਰਨ ਲਈ; ਕੀ CLOVIS ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਉਸ ਵਿਧੇਅਕ ਨੂੰ ਪ੍ਰਦਾਨ ਕੀਤਾ ਜਾਏ ਜੋ ਕਾਨੂੰਨੀ ਵਿਆਜ ਦਰਾਂ 'ਤੇ \$408 ਮਿਲੀਅਨ ਦੇ ਬੱਡਸ ਨੂੰ ਅਧਿਕਾਰਤ ਕਰਦਾ ਹੈ, ਜਿਸ ਲਈ ਮੁਲਾਂਕਣ ਕੀਤੀ ਹੋਈ ਕੀਮਤ ਦੇ ਹਰੇਕ \$100 'ਤੇ ਲਗਭਗ 6¢ ਦੀ ਉਗਰੀ ਕੀਤੀ ਜਾਏਗੀ (ਬਕਾਇਆ ਰਹਿਣ ਦੇ ਦੌਰਾਨ ਬੱਡਸ ਲਈ ਸਾਲਾਨਾ \$30 ਮਿਲੀਅਨ ਇਕੱਠਾ ਹੋਵੇਗਾ), ਜਿਸ ਲਈ ਐਂਡਿਟਸ ਅਤੇ ਨਾਗਰਿਕ ਨਿਗਰਾਨੀ ਦੀ ਲੋੜ ਹੋਵੇਗੀ, ਅਤੇ ਸਾਰੇ ਪੈਸੇ ਦੀ ਵਰਤੋਂ ਸਥਾਨਕ ਸਕੂਲਾਂ ਲਈ ਕੀਤੀ ਜਾਏਗੀ?</p>	<p>C. To build a new elementary school, complete the new high school, renovate, construct, repair and equip classrooms and school facilities, upgrade electrical, water and technology infrastructure, and improve school safety and security, shall the Central Unified School District measure authorizing \$120,000,000 in bonds be adopted, with rates within legal limits, an estimated levy of 6 cents per \$100 of assessed value (averaging \$6.8 million annually) through 2054, annual audits, citizen's oversight and all money spent on local projects?</p> <p>C. ਇੱਕ ਨਵਾਂ ਐਲੀਮੈਂਟਰੀ ਸਕੂਲ ਬਣਾਉਣ, ਨਵੇਂ ਹਾਈ ਸਕੂਲ ਨੂੰ ਪੂਰਾ ਕਰਨ, ਕਲਾਸਰੂਮਾਂ ਅਤੇ ਸਕੂਲ ਦੀਆਂ ਸਹੂਲਤਾਂ ਦਾ ਨਵੀਨੀਕਰਨ ਕਰਨ, ਨਿਰਮਾਣ, ਮੁਰੰਮਤ ਅਤੇ ਉਨ੍ਹਾਂ ਨੂੰ ਲੈਸ ਕਰਨ, ਬਿਜਲੀ, ਪਾਣੀ ਅਤੇ ਤਕਨਾਲੋਜੀ ਦੇ ਬੁਨਿਆਦੀ ਢਾਂਚਿਆਂ ਨੂੰ ਅਪਗ੍ਰੇਡ ਕਰਨ, ਅਤੇ ਸਕੂਲ ਦੀ ਸੁਰੱਖਿਆ ਅਤੇ ਹਿਫਾਜ਼ਤ ਨੂੰ ਬਿਹਤਰ ਬਣਾਉਣ ਲਈ, ਕੀ Central ਯੂਨੀਫਾਈਡ ਸਕੂਲ ਡਿਸਟ੍ਰਿਕਟ ਬੱਡਸ ਵਿੱਚ \$120,000,000 ਨੂੰ ਅਧਿਕਾਰਤ ਕਰਨ ਵਾਲੇ ਵਿਧੇਅਕ ਨੂੰ ਪ੍ਰਦਾਨ ਕੀਤਾ ਜਾਏ, ਜੋ ਕਾਨੂੰਨੀ ਸੀਮਾਵਾਂ ਦੇ ਅੰਦਰ ਦੀਆਂ ਦਰਾਂ ਦੇ ਨਾਲ, 2054 ਤੱਕ, ਮੁਲਾਂਕਣ ਕੀਤੀ ਹੋਈ ਕੀਮਤ ਦੇ ਅਨੁਮਾਨਤ ਪ੍ਰਤੀ \$100 ਤੋਂ 6 ਸੈਂਟ ਦੀ ਉਗਰੀ ਕਰਦਾ ਹੈ (ਅੰਸ਼ਤਨ \$6.8 ਮਿਲੀਅਨ ਸਾਲਾਨਾ), ਜਿਸ ਲਈ ਸਾਲਾਨਾ ਐਂਡਿਟ, ਨਾਗਰਿਕ ਨਿਗਰਾਨੀ ਦੀ ਲੋੜ ਹੋਵੇਗੀ ਅਤੇ ਸਾਰੇ ਪੈਸੇ ਸਥਾਨਕ ਪ੍ਰੋਜੈਕਟਾਂ ਤੇ ਹੀ ਖਰਚੇ ਜਾਣਗੇ?</p>	<p>E. To improve the quality of high school facilities without increasing the estimated tax rate; repair/replace leaky roofs; improve student access to computers and modern technology; and modernize/renovate classrooms, restrooms and school facilities; shall Kingsburg Joint Union High School District's measure be adopted authorizing \$17,000,000 in bonds at legal interest rates, generating approximately \$1,000,000 annually while bonds are outstanding with levies of approximately 3 cents per \$100 assessed value, with annual audits, citizens' oversight and no money for salaries?</p> <p>E. ਅਨੁਮਾਨਤ ਟੈਕਸ ਦਰ ਵਿੱਚ ਵਾਧਾ ਕੀਤੇ ਬਗੈਰ ਹਾਈ ਸਕੂਲ ਦੀਆਂ ਫੈਸਿਲਟੀਜ਼ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ; ਲੀਕ ਹੁੰਦੀਆਂ ਛੱਤਾਂ ਦੀ ਮੁਰੰਮਤ ਜਾਂ ਉਨ੍ਹਾਂ ਨੂੰ ਬਦਲਣ ਲਈ; ਕੰਪਿਊਟਰਾਂ ਅਤੇ ਨਵੀਨਤਮ ਤਕਨੀਕ ਤੱਕ ਵਿਦਿਆਰਥੀਆਂ ਦੀ ਪਹੁੰਚ ਨੂੰ ਵਧਾਉਣ ਲਈ; ਅਤੇ ਕਲਾਸਰੂਮਾਂ, ਬਾਥਰੂਮਾਂ ਅਤੇ ਸਕੂਲ ਦੀਆਂ ਸੁਵਿਧਾਵਾਂ ਦਾ ਆਧੁਨਿਕੀਕਰਨ/ ਨਵੀਨੀਕਰਨ ਕਰਨ ਲਈ; ਕੀ KINGSBURG ਜੁਆਇੰਟ ਯੂਨੀਅਨ ਹਾਈ ਸਕੂਲ ਜ਼ਿਲ੍ਹੇ ਦੇ ਵਿਧੇਅਕ ਨੂੰ ਮਨਜ਼ੂਰ ਕੀਤਾ ਜਾਏ, ਜੋ ਕਾਨੂੰਨੀ ਵਿਆਜ ਦਰਾਂ 'ਤੇ \$17,000,000 ਦੇ ਬੱਡਸ ਨੂੰ ਪ੍ਰਦਾਨ ਕੀਤਾ ਜਾਵੇ, ਜਿਨ੍ਹਾਂ ਨਾਲ ਆਂਕਲਿਜ਼ ਮੁੱਲ ਨਿਰਧਾਰਨ ਦੇ ਪ੍ਰਤੀ \$100 'ਤੇ ਲਗਭਗ 3 ਸੈਂਟ ਦੀ ਉਗਰੀ ਨਾਲ ਬੱਡਸ ਦੇ ਬਕਾਇਆ ਰਹਿਣ ਦੇ ਦੌਰਾਨ ਸਾਲਾਨਾ ਲਗਭਗ \$1,000,000 ਇਕੱਠਾ ਹੁੰਦੇ ਹਨ, ਅਤੇ ਜਿਨ੍ਹਾਂ ਲਈ ਸਾਲਾਨਾ ਐਂਡਿਟ, ਨਾਗਰਿਕ ਨਿਗਰਾਨੀ ਦੀ ਲੋੜ ਹੋਵੇਗੀ, ਅਤੇ ਤਨਖਾਹਾਂ ਲਈ ਕੋਈ ਪੈਸਾ ਨਹੀਂ ਦਿੱਤਾ ਜਾਏਗਾ?</p>
<input type="radio"/> BONDS-YES / ਬੱਡਸ-ਹਾਂ <input type="radio"/> BONDS-NO / ਬੱਡਸ-ਨਹੀਂ	<input type="radio"/> BONDS-YES / ਬੱਡਸ-ਹਾਂ <input type="radio"/> BONDS-NO / ਬੱਡਸ-ਨਹੀਂ	<input type="radio"/> BONDS-YES / ਬੱਡਸ-ਹਾਂ <input type="radio"/> BONDS-NO / ਬੱਡਸ-ਨਹੀਂ

CITY ਸਿਟੀ	SCHOOL ਸਕੂਲ	CITY ਸਿਟੀ
<p>G - CITY OF ORANGE COVE PARCEL TAX (66.67% REQUIRED TO PASS)</p> <p>G - ਸਿਟੀ ਆਫ਼ ORANGE COVE ਪਾਰਸਲ ਟੈਕਸ (ਪਾਸ ਹੋਣ ਲਈ 66.67% ਵੋਟ ਲੋੜੀਂਦੇ ਹਨ)</p>	<p>J - MERCED COMMUNITY COLLEGE DISTRICT - GENERAL OBLIGATION BOND (55% REQUIRED TO PASS)</p> <p>J - MERCED ਕਮਿਊਨਿਟੀ ਕਾਲਜ ਡਿਸਟ੍ਰਿਕਟ - ਜਨਰਲ ਐਬਲੀਗੇਸ਼ਨ ਬੱਡ (ਪਾਸ ਹੋਣ ਲਈ 55% ਵੋਟ ਲੋੜੀਂਦੇ ਹਨ)</p>	<p>L - CITY OF SELMA LICENSE GAMING ESTABLISHMENT (50% +1 REQUIRED TO PASS)</p> <p>L - ਸਿਟੀ ਐਫ਼ SELMA ਵਿੱਚ ਇੱਕ ਲਾਸ਼ੰਸਸੁਦਾ ਜੂਆ ਸੰਸਥਾਨ (ਪਾਸ ਹੋਣ ਲਈ 50% +1 ਵੋਟ ਲੋੜੀਂਦੇ ਹਨ)</p>
<p>G. ORANGE COVE POLICE AND FIRE EMERGENCY SAFETY MEASURE. Improve public safety and emergency response times; maintain the number of police officers; fight crime/gangs/drugs; provide modern firefighting equipment, with all money used only for local Police and Fire, shall Orange Cove establish an annual special \$36 parcel tax for single-family homes and specified amounts for multifamily, commercial, agricultural, industrial parcels, expected to raise about \$98,000 annually for four years, with independent Citizen Oversight?</p> <p>G. ORANGE COVE ਪੁਲਿਸ ਅਤੇ ਫਾਇਰ ਐਮਰਜੈਂਸੀ ਸੁਰੱਖਿਆ ਵਿਧੇਅਕ। ਜਨਤਕ ਸੁਰੱਖਿਆ ਅਤੇ ਐਮਰਜੈਂਸੀ ਵਿੱਚ ਪ੍ਰਤੀਕਿਰਿਆ ਦੇ ਸਮੇਂ ਵਿੱਚ ਸੁਧਾਰ ਕਰਨ ਲਈ; ਪੁਲਿਸ ਅਧਿਕਾਰੀਆਂ ਦੀ ਗਿਣਤੀ ਬਣਾਈ ਰੱਖਣ ਲਈ; ਅਪਰਾਧ/ਗਿਰੇਫ਼ਾਰ/ਨਸ਼ੀਲੇ ਪਦਾਰਥਾਂ ਦੇ ਖਿਲਾਫ਼ ਲੜਾਈ; ਫਾਇਰਫਾਈਟਿੰਗ ਸਬੰਧੀ ਆਧੁਨਿਕ ਉਪਕਰਨ ਮੁਹੱਈਆ ਕਰਨ, ਸਥਾਨਕ ਪੁਲਿਸ ਅਤੇ ਫਾਇਰਫਾਇਟਿੰਗ ਲਈ ਸਾਰੇ ਪੈਸੇ ਦੀ ਵਰਤੋਂ ਕਰਨ ਨਾਲ, ਕੀ Orange Cove ਸਿੰਗਲ-ਫੈਮਿਲੀ ਹੋਮਸ ਲਈ ਸਾਲਾਨਾ \$36 ਦਾ ਖਾਸ ਪਾਰਸਲ ਟੈਕਸ ਅਤੇ ਮਲਟੀ-ਫੈਮਿਲੀ, ਵਿਵਸਾਇਕ, ਖੇਤੀਬਾੜੀ ਸਬੰਧੀ, ਉਦਯੋਗਿਕ ਪਾਰਸਲਾਂ ਲਈ ਨਿਰਧਾਰਤ ਰਕਮਾਂ ਦਾ ਟੈਕਸ ਤੈਅ ਕਰੇਗਾ, ਜਿਸ ਨਾਲ ਚਾਰ ਸਾਲਾਂ ਲਈ ਲਗਭਗ ਸਾਲਾਨਾ \$98,000 ਇਕੱਠੇ ਕੀਤੇ ਜਾਣ ਦੀ ਉਮੀਦ ਹੈ, ਅਤੇ ਜਿਸ ਲਈ ਸੁਤੰਤਰ ਨਾਗਰਿਕ ਨਿਗਰਾਨੀ ਦੀ ਲੋੜ ਹੋਵੇਗੀ?</p> <p><input type="radio"/> YES / ਹਾਂ <input type="radio"/> NO / ਨਹੀਂ</p>	<p>J. MERCED COLLEGE REPAIR, SAFETY AND JOB TRAINING MEASURE. To upgrade job training/instructional classrooms, science/computer labs; improve student safety, emergency communication/security systems, shall Merced Community College District's measure authorizing \$247,000,000 in bonds at legal rates, levying \$25/\$100,000 assessed valuation (\$14,600,000 annually) while bonds are outstanding be approved, requiring audits/citizen oversight, no money for administrators' salaries, all funds used locally to improve opportunities for veterans, remove asbestos/lead paint and acquire, construct, repair sites, facilities, equipment?</p> <p>J. MERCED ਕਾਲਜ ਦਾ ਮੁਰੰਮਤ, ਸੁਰੱਖਿਆ ਅਤੇ ਨੌਕਰੀ ਲਈ ਸਿਖਲਾਈ ਦਾ ਵਿਧੇਅਕ। "ਨੌਕਰੀ ਲਈ ਸਿਖਲਾਈ/ਹਦਾਇਤੀ ਕਲਾਸਰੂਮਾਂ, ਵਿਗਿਆਨ/ਕੰਪਿਊਟਰ ਲੈਬਾਂ ਨੂੰ ਅਪਗ੍ਰੇਡ ਕਰਨ ਲਈ; ਵਿਦਿਆਰਥੀਆਂ ਦੀ ਸੁਰੱਖਿਆ, ਐਮਰਜੈਂਸੀ ਸੰਚਾਰ/ਸੁਰੱਖਿਆ ਪ੍ਰਣਾਲੀਆਂ ਵਿੱਚ ਸੁਧਾਰ ਕਰਨ ਲਈ, ਕੀ Merced ਕਮਿਊਨਿਟੀ ਕਾਲਜ ਜਿਲ੍ਹੇ ਦੇ ਵਿਧੇਅਕ ਨੂੰ ਮਨਜ਼ੂਰ ਕੀਤਾ ਜਾਏ ਜੋ ਕਾਨੂੰਨੀ ਦਰਾਂ 'ਤੇ \$247,000,000 ਦੇ ਬੱਡਸ ਨੂੰ ਪ੍ਰਵਾਨਗੀ ਦਿੰਦਾ ਹੈ, ਜੋ ਬੱਡਸ ਦੇ ਬਕਾਇਆ ਰਹਿਣ ਦੇ ਦੌਰਾਨ ਆਂਕਲਿਤ ਮੁੱਲ ਨਿਰਧਾਰਨ ਦੇ ਪ੍ਰਤੀ \$100,000 'ਤੇ \$25 ਦੀ ਉਗਾਰੀ ਕਰਦਾ ਹੈ (ਸਾਲਾਨਾ \$14,600,000), ਅਤੇ ਜਿਸ ਲਈ ਐਂਡਿਟ/ਨਾਗਰਿਕ ਨਿਗਰਾਨੀ ਦੀ ਲੋੜ ਹੁੰਦੀ ਹੈ, ਪ੍ਰਬੰਧਕਾਂ ਦੀਆਂ ਤਨਖਾਹਾਂ ਲਈ ਕੋਈ ਪੈਸਾ ਨਹੀਂ ਹੁੰਦਾ, ਸਾਰੇ ਫੰਡ ਸਥਾਨਕ ਤੌਰ 'ਤੇ ਵੈਟਰਨਜ਼ ਲਈ ਮੌਕਿਆਂ ਨੂੰ ਬਿਹਤਰ ਬਣਾਉਣ ਲਈ, ਐਂਕੋਰੇਜ਼ਮੈਂਟ/ਲੇਡ ਪੇਂਟ ਨੂੰ ਹਟਾਉਣ ਅਤੇ ਸਾਈਟਾਂ, ਸੁਵਿਯਾਵਾਂ, ਉਪਕਰਣਾਂ ਨੂੰ ਪ੍ਰਾਪਤ ਕਰਨ, ਨਿਰਮਾਣ, ਮੁਰੰਮਤ ਕਰਨ ਲਈ ਵਰਤੋਂ ਜਾਂਦੇ ਹਨ?"</p> <p><input type="radio"/> BONDS-YES / ਬੱਡਸ-ਹਾਂ <input type="radio"/> BONDS-NO / ਬੱਡਸ-ਨਹੀਂ</p>	<p>L. Shall one licensed gambling establishment in which any controlled games permitted by law, such as draw poker, low-ball poker, panguine (pan), seven-card stud, or other lawful card games or tile games, are played, be allowed in the City of Selma?</p> <p>L. ਕੀ ਸਿਟੀ ਐਫ਼ Selma ਵਿੱਚ ਇੱਕ ਲਾਸ਼ੰਸਸੁਦਾ ਜੂਆ ਸੰਸਥਾਨ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਸ ਵਿੱਚ ਕਾਨੂੰਨ ਦੁਆਰਾ ਮਨਜ਼ੂਰ ਡ੍ਰਾ ਪੋਕਰ, ਲੋਅ-ਬਾਲ ਪੋਕਰ, ਪੈਂਗੁਇਨ (ਪੈਨ), ਸੱਤ ਕਾਰਡਾਂ ਵਾਲਾ ਸਟੱਡ, ਜਾਂ ਤਾਸ ਵਰਗੀਆਂ ਕੋਈ ਹੋਰ ਜਾਇਜ਼ ਕਾਰਡ ਗੇਮਾਂ ਜਾਂ ਟਾਈਲ ਗੇਮਾਂ ਖੇਡੀਆਂ ਜਾਂਦੀਆਂ ਹੋਣ, ਜਾਂ ਖੇਡੇ ਜਾਣ ਦੀ ਇਜਾਜ਼ਤ ਹੋਵੇਗੀ?</p> <p><input type="radio"/> YES / ਹਾਂ <input type="radio"/> NO / ਨਹੀਂ</p>
	<p>SCHOOL ਸਕੂਲ</p> <p>H - WASHINGTON UNIFIED SCHOOL DISTRICT - GENERAL OBLIGATION BOND (55% REQUIRED TO PASS)</p> <p>H - WASHINGTON ਯੂਨੀਫਾਈਡ ਸਕੂਲ ਡਿਸਟ੍ਰਿਕਟ - ਜਨਰਲ ਐਬਲੀਗੇਸ਼ਨ ਬੱਡ (ਪਾਸ ਹੋਣ ਲਈ 55% ਵੋਟ ਲੋੜੀਂਦੇ ਹਨ)</p> <p>H. To improve the quality of local schools; repair/replace outdated heating, ventilation and air-conditioning systems; modernize/renovate or construct classrooms, restrooms and school facilities; and repair or replace leaky roofs; shall Washington Unified School District issue \$46,000,000 of bonds at legal rates, generating on average \$2,600,000 annually while the bonds are outstanding at a rate of approximately 6 cents per \$100 assessed value, with annual audits, independent citizens' oversight, no money for salaries and all money staying local?</p> <p>H. ਸਥਾਨਕ ਸਕੂਲਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ; ਪੁਰਾਣੀ ਗੀਟਿੰਗ, ਹਵਾ ਦੀ ਆਵਾਜਾਈ ਪ੍ਰਣਾਲੀ ਅਤੇ ਏਅਰਕੰਡੀਸ਼ਨਿੰਗ ਪ੍ਰਣਾਲੀਆਂ ਦੀ ਮੁਰੰਮਤ/ਉਨ੍ਹਾਂ ਨੂੰ ਬਦਲਣ ਲਈ, ਕਲਾਸਰੂਮ, ਬਾਥਰੂਮ ਅਤੇ ਸਕੂਲ ਦੀਆਂ ਸੁਵਿਯਾਵਾਂ ਦਾ ਆਧੁਨਿਕੀਕਰਨ/ਨਵੀਨੀਕਰਨ ਜਾਂ ਨਿਰਮਾਣ ਕਰਨ ਲਈ; ਅਤੇ ਲੀਕ ਹੁੰਦੀਆਂ ਛੱਤਾਂ ਦੀ ਮੁਰੰਮਤ ਜਾਂ ਉਨ੍ਹਾਂ ਨੂੰ ਬਦਲਣ ਲਈ; ਕੀ Washington ਯੂਨੀਫਾਈਡ ਸਕੂਲ ਜਿਲ੍ਹੇ ਦੇ ਵਿਧੇਅਕ ਨੂੰ ਮਨਜ਼ੂਰ ਕੀਤਾ ਜਾਏ, ਜੋ ਕਾਨੂੰਨੀ ਦਰਾਂ 'ਤੇ \$46,000,000 ਦੇ ਬੱਡਸ ਨੂੰ ਪ੍ਰਵਾਨਗੀ ਦਿੰਦਾ ਹੈ, ਜਿਨ੍ਹਾਂ ਨਾਲ ਆਂਕਲਿਤ ਮੁੱਲ ਨਿਰਧਾਰਨ ਦੇ ਪ੍ਰਤੀ \$100 'ਤੇ ਲਗਭਗ 6 ਸੈਂਟ ਦੀ ਉਗਾਰੀ ਨਾਲ ਬੱਡਸ ਦੇ ਬਕਾਇਆ ਰਹਿਣ ਦੇ ਦੌਰਾਨ ਸਾਲਾਨਾ ਐਂਸਤਨ \$2,600,000 ਇਕੱਠਾ ਹੁੰਦੇ ਹਨ, ਅਤੇ ਜਿਨ੍ਹਾਂ ਲਈ ਸਾਲਾਨਾ ਐਂਡਿਟ, ਸੁਤੰਤਰ ਨਾਗਰਿਕ ਨਿਗਰਾਨੀ ਦੀ ਲੋੜ ਹੋਵੇਗੀ, ਤਨਖਾਹਾਂ ਲਈ ਕੋਈ ਪੈਸਾ ਨਹੀਂ ਦਿੱਤਾ ਜਾਵੇਗਾ, ਅਤੇ ਸਾਰਾ ਪੈਸਾ ਸਥਾਨਕ ਪ੍ਰੋਜੈਕਟਾਂ ਤੇ ਖਰਚ ਕੀਤਾ ਜਾਵੇਗਾ?</p> <p><input type="radio"/> BONDS-YES / ਬੱਡਸ-ਹਾਂ <input type="radio"/> BONDS-NO / ਬੱਡਸ-ਨਹੀਂ</p>	<p>SCHOOL ਸਕੂਲ</p> <p>M - FRESNO UNIFIED SCHOOL DISTRICT - GENERAL OBLIGATION BOND (55% REQUIRED TO PASS)</p> <p>M - FRESNO ਯੂਨੀਫਾਈਡ ਸਕੂਲ ਡਿਸਟ੍ਰਿਕਟ - ਜਨਰਲ ਐਬਲੀਗੇਸ਼ਨ ਬੱਡ (ਪਾਸ ਹੋਣ ਲਈ 55% ਵੋਟ ਲੋੜੀਂਦੇ ਹਨ)</p> <p>M. CLASSROOM IMPROVEMENT, CAMPUS SAFETY, CAREER EDUCATION MEASURE To provide quality schools; increase safety/security; attract/retain teachers; improve career education, technology, science classrooms; remove lead/asbestos; upgrade heating/air conditioning; renovate, repair, construct, acquire, equip facilities; shall Fresno Unified School District's measure authorizing \$325 million in bonds requiring audits/oversight, legal rates, all funds for local schools, projected levy of \$60 per \$100,000 of assessed valuation, \$24.1 million annually while bonds are outstanding, be approved?</p> <p>M. ਕਲਾਸਰੂਮ ਸੁਧਾਰ, ਕੈਂਪਸ ਸੁਰੱਖਿਆ, ਕੈਰੀਅਰ ਸਿੱਖਿਆ ਸਬੰਧੀ ਵਿਧੇਅਕ ਵਧੀਆ ਕਿਸਮ ਦੇ ਸਕੂਲ ਮੁਹੱਈਆ ਕਰਨ ਲਈ; ਸੁਰੱਖਿਆ/ਸਲਾਮਤੀ ਨੂੰ ਵਧਾਉਣ ਲਈ; ਅਧਿਆਪਕਾਂ ਨੂੰ ਆਕਰਸ਼ਿਤ ਕਰਨ/ਬਣਾਏ ਰੱਖਣ ਲਈ; ਕੈਰੀਅਰ ਸਿੱਖਿਆ, ਤਕਨੀਕ, ਵਿਗਿਆਨ ਦੇ ਕਲਾਸਰੂਮਾਂ ਵਿੱਚ ਸੁਧਾਰ ਕਰਨ ਲਈ; ਲੈਂਡ/ਐਸਬੈਸਟੋਸ ਹਟਾਉਣ ਲਈ; ਹੀਟਿੰਗ/ਏਅਰ ਕੰਡੀਸ਼ਨਿੰਗ ਨੂੰ ਅਪਗ੍ਰੇਡ ਕਰਨ ਲਈ; ਟੈਕਸਟਬੁਕ ਨੂੰ ਬਦਲ ਕਰਨ, ਮੁਰੰਮਤ ਕਰਨ, ਉਸਾਰੀ ਕਰਨ, ਉਪਕਰਨ ਦਾ ਕਬਜ਼ਾ ਲੈਣ, ਉਪਕਰਨ ਨਾਲ ਲੈਸ ਕਰਨ ਲਈ; ਕੀ ਲੋੜੀਂਦੇ ਐਂਡਿਟ/ਨਿਰੀਖਣ ਨਾਲ, ਕਾਨੂੰਨੀ ਦਰਾਂ ਵਾਲੇ ਬੱਡਸ ਵਿੱਚ \$325 ਮਿਲੀਅਨ ਦੀ ਮਨਜ਼ੂਰੀ ਦੇਣ ਵਾਲਾ Fresno ਯੂਨੀਫਾਈਡ ਸਕੂਲ ਜਿਲ੍ਹੇ ਦਾ ਵਿਧੇਅਕ ਮਨਜ਼ੂਰ ਕੀਤਾ ਜਾਏ, ਜਿਸ ਵਿੱਚ ਸਥਾਨਕ ਸਕੂਲਾਂ ਲਈ ਸਾਰੇ ਫੰਡ ਰੱਖੇ ਜਾਣਗੇ, ਜਿਨ੍ਹਾਂ ਲਈ ਮੁਲਾਂਕਣ ਕੀਤੇ ਮੁੱਲ ਦੇ ਪ੍ਰਤੀ \$100,000 ਲਈ \$60 ਦੇ ਟੈਕਸ ਦੀ ਉਗਾਰੀ ਕਰਨ ਦਾ ਅਨੁਮਾਨ ਹੈ, ਜਿਸ ਨਾਲ ਬੱਡਸ ਦੇ ਬਕਾਇਆ ਰਹਿਣ ਦੇ ਦੌਰਾਨ ਸਾਲਾਨਾ ਤੌਰ 'ਤੇ \$24.1 ਮਿਲੀਅਨ ਇਕੱਠਾ ਹੋਵੇਗਾ?</p> <p><input type="radio"/> BONDS-YES / ਬੱਡਸ-ਹਾਂ <input type="radio"/> BONDS-NO / ਬੱਡਸ-ਨਹੀਂ</p>
	<p>SCHOOL ਸਕੂਲ</p> <p>K - CUTLER-OROSI JOINT UNIFIED SCHOOL DISTRICT PARCEL TAX (66.67% REQUIRED TO PASS)</p> <p>K - CUTLER-OROSI ਜੁਆਇੰਟ ਯੂਨੀਫਾਈਡ ਸਕੂਲ ਡਿਸਟ੍ਰਿਕਟ ਪਾਰਸਲ ਟੈਕਸ (ਪਾਸ ਹੋਣ ਲਈ 66.67% ਵੋਟ ਲੋੜੀਂਦੇ ਹਨ)</p> <p>K. SPORT COMPLEX(ES) AND RECREATIONAL PROGRAMS FOR YOUTH. To fund the operational needs of the Cutler-Orosi Sports Complex(es) and develop Recreation programs within the Cutler-Orosi area to promote youth activities including sports, arts, music and other experiences that develop young people into active, responsible citizens shall levy a tax of \$38.00 per parcel annually with annual cost of living adjustment, initially raising approximately \$196,308 annually as long as the Cutler-Orosi School Board oversees the program.</p> <p>K. ਨੌਜਵਾਨਾਂ ਲਈ ਖੇਲ ਪਰਿਸਰ(ਰਾਂ) ਅਤੇ ਮਨੋਰੰਜਨ ਪ੍ਰੋਗਰਾਮ Cutler-Orosi ਖੇਲ ਪਰਿਸਰ(ਰਾਂ) ਦੀਆਂ ਕਾਰਜਸ਼ੀਲ ਜ਼ਰੂਰਤਾਂ ਨੂੰ ਫੰਡ ਕਰਨ ਲਈ ਅਤੇ Cutler-Orosi ਖੇਤਰ ਵਿੱਚ ਮਨੋਰੰਜਨ ਪ੍ਰੋਗਰਾਮਾਂ ਨੂੰ ਵਿਕਸਿਤ ਕਰਨ ਲਈ ਖੇਡਾਂ, ਕਲਾਵਾਂ, ਸੰਗੀਤ ਅਤੇ ਹੋਰ ਤਜਰਬਿਆਂ ਸਮੇਤ ਨੌਜਵਾਨਾਂ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ, ਜਿਸ ਨਾਲ ਨੌਜਵਾਨ ਕਿਰਿਆਸ਼ੀਲ ਅਤੇ ਜ਼ੰਮੇਵਾਰ ਨਾਗਰਿਕ ਬਣਨ, ਕੀ ਜੀਵਣ ਜਿਉਣ ਦੀ ਸਾਲਾਨਾ ਲਾਗਤ ਵਿੱਚ ਸਮਾਯੋਜਨ ਦੇ ਨਾਲ ਪ੍ਰਤੀ ਪਾਰਸਲ \$38.00 ਦਾ ਟੈਕਸ ਲਗਾਇਆ ਜਾਏ, ਜਿਸ ਨਾਲ ਸ਼ੁਰੂਆਤ ਵਿੱਚ ਸਾਲਾਨਾ ਲਗਭਗ \$196,308 ਇਕੱਠਾ ਹੋਵੇਗਾ ਜਦੋਂ ਤੱਕ ਕਿ Cutler-Orosi ਸਕੂਲ ਬੋਰਡ ਇਸ ਪ੍ਰੋਗਰਾਮ ਦੀ ਨਿਗਰਾਨੀ ਕਰਦਾ ਹੈ।</p> <p><input type="radio"/> YES / ਹਾਂ <input type="radio"/> NO / ਨਹੀਂ</p>	<p>END OF BALLOT ਮਤਪੱਤਰ ਦੀ ਸਮਾਪਤੀ</p>